

IOL CHEMICALS AND PHARMACEUTICALS LIMITED

IOLCP/CGC/2021

Date: 13th October 2021

National Stock Exchange of India Ltd.

Exchange Plaza, Plot no. C/1, G Block, Bandra-Kurla Complex, Bandra (E), Mumbai - 400 051

Security Symbol: IOLCP

BSE Limited,

Pheroze Jeejeebhoy Tower,

Dalal Street,

Mumbai- 400 001

Security Code: 524164

Sub. Copy of Notice published in newspapers regarding loss of Share Certificates

Dear Sir,

Pursuant to Regulation 47 and other applicable provisions of the SEBI (Listing Obligations and Disclosure Requirements) Regulations, 2015, we are enclosing herewith copy of notice regarding loss of Share Certificates published in 'Economic Times' and 'Punjabi Jagran' on 13th October 2021.

This is for your information and record.

Thanking You,

Yours faithfully,

For IOL Chemicals and Pharmaceuticals Limited

Abhay Raj Singh

Vice President & Company Secretary

JUTLOOK FOR FY22 IN LINE WITH RBI PROJECTIONS

IMF Retains India Frowth Forecast

owers global outlook marginally to 5.9% due to sning pandemic dynamics in some nations

Our Bureau

She said vaccine manufacturers and

CONTROVICE

Our Bureau

ew Delhi: India has called for disantling new trade barriers like accine differentiations or Covid assports, which impose mobility estrictions and impede the moveent of personnel needed to delier critical services. Pitching for ee flow of health services to make the G-20 Trade and Investment inisterial Meeting in Italy, comercy and industry minister Piysh Goyal pushed for a waiver of inllectual property rights (IPR) to use supply constraints.

Our response to the pandemic neis to ensure equitable access to

vaccines and other Covid-19 related health products by ensuring quick resolution of the supply de constraints," he said, adding

at one of the ways to demonstrate is is by accepting the Trade-Relad aspects of Intellectual Property whits (Trips) waiver proposal.

The proposal, jointly floated by Ina and South Africa a year ago, seis a waiver for all members of the orld Trade Organization from

Lease Deals for Space Make a C Employees Reti

SECTION AND DESCRIPTION OF THE PROPERTY OF THE

Kallash.Babar@timesgroup.com

Mumbai. Lease deals for large of space are being registered in key perty markets as a rising number of porates plan to welcome employack to offices amid steady economic covery and an aggressive vaccinative across the country.

Global organisations such as Googletel Technology, ABB, WeWork and tas Software Technologies and dom corporations like Samsung India Elenics and Future Technology School F dation have picked up large office spin the past few months.

Companies have concluded and rered over 15 leases for offices spread as more than 100,000 sq ft each totalling 3. 101 Calemicals and Pharmaceuticals Limited

and Once Ware Africa Whose Annalogy Fortuges Caleman Road

Total Concess Concess Concess (ASSES) Proping

Concess Concess Concess (ASSES) Proping

Concess Concess Concess (ASSES) Concess (ASSES)

Concess Concess (ASSES) Concess (ASSES)

Concess Concess (ASSES) Concess (ASSES)

Concess

Ph No. 491-1579-285795-85. Fee: +91-1579-285292. Email: Investor/Givico.com

NOTICE

tice is being given but the shall bettlicates of blowled shallbedown are reported ast misplaced.

k An	Risme of situreholder	Folio No.	ter at abares	Certificate No.	Distinctive No.
	Estrara	22:25	100	5323	2057201-300
			100	6323	2107201-300
			100	13334	2838301-400
			100	1815	1686401-500
			100	16825	3187401-500
			100	18754	74971-75070
			100	2944	1799301-400
			100	1119	1616801-900
			100	18638	63371-470
		22136	100	18372	6771-6870
			100	18903	829601-700
			100	18901	829401-500
	Bankant Seigh	19327	160	11015	2606401-500
			100	1850	50171-270
			100	6647	2169601-700

to come a received within 7 Days from the date of publication of this notice, the Company will proceed to assure duplicate share certificates in lieu thereof.

For IOL Chemicals and Pharmaceuticals Limited


Sd/-

Vice President & Company Secretary

1 सक्ष स

'ਗੁਰੂ ਕਾਸ਼ੀ' ਹੀ ਰਹੇਗਾ ਪੰਜਾਬੀ ਯੂਨੀਵਰਸਿਟੀ ਕੈਂਪਸ ਦਾ ਨਾਂ

व वाचे। अरेबोल्ट के प्रयूक्त एकावर है। समाय तेल हर ही संभारत बीजा



Being different is normal

ਨੋਟਿਸ

ਬੂਚਿਤ ਕੀਤਾ ਜਾਂਦਾ ਹੈ ਕਿ ਕੰਪਨੀ ਐਕਟ 2013 ਦੇ ਸੈਕਸ਼ਨ 91, ਸੋਬੀ (ਨਿਸਟਿੰਗ ਕੰਡ ਨਿਰੇਸ਼ਨਸ਼ ਕੌਂਡ ਡਿਸਕਲੰਜਰ ਰਿਕੂਆਰਮੈਂਟਸ) ਰੈਗੂਲੰਸ਼ਨਸ, 2015 ਦੀ ਰੈਗੂਲੰਸ਼ਨ 42 ਅਤੇ ਹੋਰ ਲਾਗੂ ਪ੍ਰਵਾਧਾਨਾਂ ਅਨੁਸਾਰ ਕੰਪਨੀ ਨੇ ਸਾਲ 2021–22 ਦੋ ਪਹਿਲੇ ਅੰਤਰਿਮ ਲਾਭਅੰਸ, ਜੇਕਰ ਵੇਰਡ ਦੀ ਵੀਰਵਾਰ, ਅਕਤੂਬਰ 21, 2021 ਨੂੰ ਹੋਣ ਵਾਲੀ ਮੀਟਿੰਗ ਵਿੱਚ ਘੋਸਿਤ ਕੀਤਾ ਜਾਵਾ ਹੈ, ਦੇ ਭਗਤਾਨ ਵਾਸਤੇ ਸ਼ਕਰਵਾਰ, 29 ਅਕਤੂਬਰ, 2021 ਨੂੰ 'ਰਿਕਾਰਡ ਛੋਟ' ਨਿਰਧਾਰਿਤ ਕੀਤਾ ਹੈ:

ਇਹ ਨੋਟਿਸ ਕੰਪਨੀ ਦੀ ਵੈਬਸਾਇਟ www.tridentindia.com ਅਤੇ ਜਿਹੜੇ ਸਟਾਕ ਐਕਸਚੋਨਜ਼ਾਂ ਤੇ ਕੰਪਨੀ ਦੇ ਇਕੁਇਟੀ ਸ਼ੇਅਰ ਲਿਸਟਿਡ ਹਨ, ਦੀ ਵੈਬਸਾਇਟ www.bseindia.com ਅਤੇ www.nseindia.com 'ਤੇ ਵੀ ਵੇਖਿਆ ਜਾ ਸਕਦਾ ਹੈ।

ਵਾਸਤੇ ਟਾਇਡੈਂਟ ਨਿਮਟਿਡ

ਸਹੀ/-

ਰਮਨਦੀਪ ਕੋਰ

ਕੰਪਨੀ ਸਕੱਤਰ ਆਈ ਸੀ ਐਸ ਆਈ ਮੈਂਬਰਸ਼ਿਪ ਨੇ: ਐਵ9160

ਮਿਲੀ : ਅਕਤੂਬਰ 12, 2021 ਟਾਇਭੈਂਟ ਲਿਮਟਿਡ

ਸਥਾਨ : ਲੁਧਿਆਣਾ ਮਿਲੀ : 12 ਅਕਤੂਬਰ, 2021

ਸਥਾਨ : ਸੰਘੇੜਾ

CIN 159999P81990PLC010307

ਗੀਸ਼ਸਟਰਡ ਦਰਤਰ: ਟ੍ਰਾਇਡੈਂਟ ਗਰੂਪ, ਸੰਘੇਟਾ – 148 101, ਇੰਡੀਆ । ਟੇਲ **ਵੀ ਨੰ**: 1800-180-2999

Test: 0161-5039900 : Permetz: www.tridentindia.com i zbirs: investor@tridentindia.com

ਆਈਓਐਲ ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਰਜਿ. ਦਫ਼ਤਰ : ਪਿੰਡ ਤੇ ਤਾਕਖਾਨਾ - ਹੰਡਿਆਇਆ, ਫ਼ਤਿਹਗੜ੍ਹ ਛੰਨਾ ਰੋਡ, ਤਹਿਸੀਲ ਅਤੇ ਜ਼ਿਲ੍ਹਾ - ਬਰਨਾਲਾ-148107, ਪੰਜਾਬ

CIN: L24116PB1986PLC007030 www.iolcp.com

22 528 +91-1679-285285-86, 228 +91-1679-285292, 21-148 investor@iotep.com

100	THE DEEP TOWN	क्षेत्र र	क्षत से दिस्स	महर्गावंद ठ	মিশ্বদা ব
i	भारतीत कारन	22126	100	5523	2057201-300
			100	6023	2107201-300
			100	13334	2838301-400
		N SHOW	100	1815	1686401-500
			100	16825	3187401-500
			100	18754	74971-75070
			100	2944	1799301-400
			100	1119	1616801-900
			100	18638	63371-470
		22136	100	18372	6771-6870
			100	18903	829601-700
			100	18901	829401-500
2	प्राप्तित विश्व	19327	100	11015	2606401-500
		S CONTRACTOR	100	1850	50171-270
200		as bases in	100	6647	2169601-700

ਜੇਕਰ ਇਸ ਸੂਚਨਾ ਦੀ ਪ੍ਰਕਾਸ਼ਨਾ ਦੀ ਮਿਤੀ ਤੋਂ 7 ਦਿਨਾ ਦੇ ਅੰਦਰ ਅੰਦਰ ਕੋਈ ਦਾਅਵਾ ਪ੍ਰਾਪਤ ਨਹੀਂ ਹੁੰਦਾ ਹੈ ਤਾਂ ਕੈਪਨੀ ਇਸ ਦੀ ਜਗ੍ਹਾ ਤੁਪਲੀਕੇਂਟ ਸ਼ੇਅਰ ਸ਼ਾਟੀਕਿਕੇਂਟ ਜਾਰੀ ਕਰਨ ਲਈ ਕਾਰਵਾਈ ਕਰੋਗਾ। ਵਾਸਤੇ ਆਈਓਐਲ ਕੈਮੀਕਲਜ਼ ਅੰਤ ਵਾਰਮਾਨਿਊਟੀਕਲਜ਼ ਲਿਮਟਿਤ

ਅਤੇ ਰਾਜ ਸਿੰਘ ਵਾਈਸ ਪ੍ਰੇਜ਼ੀਡੈਂਟ ਅਤੇ ਕੰਪਨੀ ਸੋਕਟਰੀ

Beefre Feelber 1992 afted after, regard, Greaters area of t. Surfa, Sector 66 AND BELLEVIS DEPARTS, JUNE 160000 ਅਕਸ-ਸਰਵਿਸਮਨ/ਸਿਵਿਸ਼ੀਅਨ ਵਾਸਤੇ ਬੀਸੀਅੰਚਅਸ

rether was it meeted it not seek nows it which they it (Res) field an one our after seeings after section of the being first or ਰੇਜ਼ਸ਼ਾਰ 'ਚ ਰਾਜ਼ਸ਼ਾਮਨਣ ਮੁਸੰਨੀਆ ਕਰਣਾਉਣ ਅਤੇ ਸਾਰ ਹਨ। ਸਾਜ਼ਜ਼ ਕਰਮਸ਼ਾਨੀ कारी साउत्तर विसारण दिल होत पुंचलाराच साम कि लाते द्वारण में दीवास ताव विसार field to Hilton 2008 play the dra can and support a worklass in this is, it is ਮੁਤਾ ਹੈ। ਮੁਤਰੀ ਕਰਨ ਸੁਣੀ। ਸਾਰਕਾ ਸ਼ਰਮਵਾਰੀਆਂ ਲਈ ਹਨ ਵਕਰਤ ਵਾਲਤੀਆਂ ਅਸਤ ਇਸੇ ਦੀ ਪੁਰਤੀ ਕਰਨ ਸੁਣੀ। ਸਾਰਕਾ ਸ਼ਰਮਵਾਰੀਆਂ ਲਈ ਹਨ ਵਕਰਤ ਵਾਲਤੀਆਂ ਅਸਤ ਇ ਮੁਹੱਟਿਆਂ ਦੇ ਲਈ, ਹੀ ਸੀਆਦਕਾਰ ਪੁਸ਼ਟਿਕਰੀਆਂ ਨੂੰ ਹਨ ਨੂੰ ਆਪਕੀਤ ਹਨੀਸ਼ ਤੋਂ ਲ ਅਮਰੀਆਂ ਦੀ ਮੇਰੀ ਕੀਤੀ ਜਾਵੀ ਹੈ।

fifusi ancera fisialina

ਰਾਖਦੀ ਅਸਾਮੀਆਂ (ਈਐੱਸਐੱਮ) ਭੇਵਸ ਏ/ਟੀਐਚ ਕਲਰਕ

देते ए असम ध्रम्म देश है और मार्थिक स्थितिकों स्थाप है व बार्स कीए व द्रावत है है। ਦਿਨਾਂ ਦਾ ਨੋਟਿਸ਼ਹੀ-ਕੁਸ਼ਟਾਨ ਵਿੱਤ ਭਾਵੇਗਾ, ਨੀਵਕਾਉਣ ਕਾ ਵੱਡੀ ਕਰਤੇ ਦੇ ਕਹਿਵਾਂ ਤੋਂ ਇਹਿ

पेट परिशोध दिए दिलाविषु प्रार्थिक है। अल्प्येन हेट अवस्ति को अपनी है। हैन के कारण है आईकी उस हे मार्थिक की है कि तर है कि किसी मेंसी मेंसी मेंसी है

शिरवरिष्ट्री सेमेक्ट्स मैकारवी नेपानिया किये किन्द्री रह अवस्थान, राज्य है जाया पाना के शिरवरिष्ट्री से मक्टर, किसी कोई को किस नेवार सेसी किए वीजी करती है जो किस जाने कार सिरा 'ਤੇ ਜਾਣਕਾਰੀ ਦਿੱਤੀ ਜਾਵੰਗੀ।

ਚੂਵੇਂ ਗਏ ਉਮੀਵਵਾਰ ਦੀਐੱਸਐੱਮਰ ਦੇ ਮਾਮਲੇ ਵਿੱਚ ਸੀਲੀਅਫ ਵਾਰਸਕਾਰੀ ਜ਼ਿੰਗਕਰ ਸਵਾਰਤ ਅਤੇ ਤੋਂ र भागत विश्व कींद्र विश्वीमार भारता देशे भोडीयात विद्यारित तत्वविद्याद विश्वासक सामान्यीयात

फ़ीराक्षण विरावित्ती जारी काफ़ी विर्वतिकार मेंगान मार्ग्सिकार, विवासी वारान्यक सामान ਅਤੇ ਪ੍ਰਾਸ਼ਚਿਟ ਆਪਕੇ ਰੀਆਂ 2 ਚੋਟੇਆਂ ਆਪਣੇ ਨਾਲ ਮੈਂ ਕੇ ਆਉਣਾ ਜ਼ਰਤਲੇ ਭਾਰਤ ਆਪਣ ਹਾਰਡ ਅਤੇ समजादार माध्या व्यानवारी आती - क्रीलिंड विकार का बुद् बंदन के विकास का क्रिकेटक के व 7%) प्रभेड 25 असमुमार, २००१ तम की-भेज / जीवनकात राज गोमलाओं तक सामला सामन echreellstaliq a yahoo com di fan yarma and missa da gorres (afabia ਲਹਿਆਣਾ ਨਾਸ਼ ਫੋਨ ਨੇ 0161-2409744 'ਤੇ ਸੰਪਰਕ ਜਦੋ।

ਅਲਾਟੀ ਦੀ ਮੌਤ ਉਪਰੰਤ ਇੰਡਸਟ੍ਰੀਅਲ ਪਲਾਟ ਦੇ ਵਿਧਾਨ ਵਿੱਚ ਡਾਕਦੀਲੀ

ਇਹ ਇਸ ਦੁਆਰਾ ਆਮ ਜਨਣ ਅਤੇ ਸਥੇ ਸਬੰਧਣਾ ਦੀ ਜਾਣਕਾਰੀ ਲਈ ਅਹਿ ਦਸ਼ਵਿੰਦਰ ਸਿੰਘ ਪੁੱਤਰ ਸਵ. ਸ਼੍ਰੀ ਸੰਤੇਖ ਸਿੰਘ ਨੇ ਪੀਐੱਸਆਈਈਏ ਕੋਲ ਪੜਾਵ ਨੂੰ ਤਰੇ ਕਰ, ਕੋਵ yardise giture र six तेमत है जनार दिए में होना होना प्रकार में केर होना होना ਪਲਾਣ ਦੀ ਅਲਾਈ ਫ਼ਰਮ ਮੇਸ਼ ਫ਼ਾਇਮੰਡ ਆਏ ਇੰਡਸਟਰੀਜ਼ ਵਿਚ 51% ਬੇਅਰ ਦੇ ਭਾਜ਼ੀਵਾਲ ਆਪਣੇ ਪੱਖ ਵਿਚ ਤਬਦੀਲ ਸ਼ਰਨ ਵਾਸਤੇ ਪਹੁੰਚ ਕੀਤੀ ਹੈ ਅਤੇ ਕਿਆਨ ਦਿੱਤਾ ਹੈ ਕਿ ਸਾਵੇ ਕਾਨੂੰ ਦਰਸਾਏ ਪ੍ਰਸਾਣ ਵਿੱਚ ਆਪਣੇ ਅਧਿਕਾਰਮੀਤ ਵਿੱਸ ਦੇ ਪੱਖ ਵਿੱਚ ਹੱਡ ਵਿੱਤੇ ਹਨ। ਪ੍ਰਸਾਣ ਦੇ ਜ਼ਿ

ਸ਼ਿਕਰ ਅਲਾਈ ਦਾ ਨਾਮ	ਜਾਇਦਾਦ ਦਾ ਦੇਵਦਾ	ਮੌਤ ਦੀ ਜੇਣਜ਼ੀ	सानुः वयकारे कार्य अनुस्था कार्युसी बार्य अन्ते केन्द्रिय साम	कृतिका था इन्माइंडरव	
ches of the five article were from all the five five five five five five five fiv	प्रशाद है. भी करण, देश VII, देखा		त्र कार्याच्या होच्या २ क्ष्मानीत होच्या २ क्षमानीत होच्या २ क्षमानीत होच्या २ क्षमानीत होच्या २ क्षमानीत होच्या		

ਜੇਕਰ ਕਿਸੇ ਰਿਅਕਤੀ ਨੂੰ ਉਪਰੋਕਤ ਤਬਾਦਮੇ ਪ੍ਰਤੀ ਦਾਅਦੇ/ਅਧਿਕਾਰ/ਹਿੱਤ ਪ੍ਰਤੀ ਕੋਈ ਤਿ ਉਹ (ਪ੍ਰਕਸ਼ਮਮਹਿਕਾ) ਆਪਣਾ ਇਤਰਾਜ਼, ਜੇਕਰ ਕੋਈ, ਇਸ ਨੋਟਿਸ ਦੀ ਪ੍ਰਕਾਸ਼ਨਾ ਦੇ 15 ਦਿ ਅੰਦਰ ਨਿਮਨਰਸਤਾਪਰੀ ਨੂੰ ਸ਼ਿਖਤੀ ਰੂਪ ਵਿਚ ਪੇਸ਼ ਕਰ ਸਕਦੇ ਹਨ, ਅਸਦਲ ਰਹਿਣ ਦੀ ਸੂਰਤ ਇੰਡਸਟ੍ਰੀਅਮ ਪਤਾਦ ਨੂੰ ਈ-629, ਗੋਸ-VII, ਬੋਕਲ ਪ੍ਰਆਇੰਟ, ਲੁਹਿਆਣਾ ਦੇ 51% ਸ਼ੇਅਰ ਉਪਰਕਤ ਵਾਅਰੇਦਾਰ ਦੇ ਪੱਖ ਵਿਚ ਕਰਨ ਦੀ ਇਸਾਰਤ ਦੇ ਇੱਤੀ ਸਾਵੇਗੀ। ਪ੍ਰਕਾਸ਼ਨਾਂ ਦਾ 15 ਗੁਜਰ ਜਾਣ ਤੋਂ ਬਾਅਦ ਪ੍ਰਾਪਤ ਕਿਸੇ ਦਾਅਵੇ/ਇਤਰਾਜ਼ਾਂ ਨੂੰ ਵਿਚਾਰਿਆ ਨਹੀ ਜਾਵੇਗਾ।

> ਪੰਜਾਬ ਲਘੂ ਉਦਯੋਗਾਂ ਅਤੇ ਨਿਰਯਾਤ ਨਿਗਮ (ਉਦਮੰਗ ਤਵਨ, ਸਕਟਰ-17, ਚੰਤੀਗੜ੍ਹ।